

# ਖੁੱਤਰ ਦਾ ਬਪਤਿਸਮਾ

## ਐਡੀ ਕਲੋਰ

ਬਪਤਿਸਮਾ ਪੂਰੀ ਤਰ੍ਹਾਂ ਇਕ ਨਵੇਂ ਨੇਮ ਦੀ ਰੀਤ ਹੈ।<sup>1</sup> ਯੂਹੰਨਾ ਰਾਹੀਂ ਦਿੱਤਾ ਜਾਣ ਵਾਲਾ ਬਪਤਿਸਮਾ ਯਹੂਦੀਆਂ ਲਈ ਤੌਬਾ ਅਤੇ ਪਾਪਾਂ ਦੀ ਮਾਫ਼ੀ ਨੂੰ ਕਬੂਲ ਕਰਨ ਦੀ ਇਕ ਪੁਕਾਰ ਸੀ। ਯਿਸੂ ਦੇ ਜਨਮ ਵਾਂਗ, ਉਹਦਾ ਬਪਤਿਸਮਾ ਵੀ ਇਕ ਅਪਵਾਦ ਸੀ। ਇਹ ਨਿਯਮ ਤੋਂ ਹਟ ਕੇ ਸੀ।

ਯਿਸੂ ਜਦ ਤੀਹਾਂ ਸਾਲਾਂ ਦਾ ਹੋਇਆ (ਯੂਹੰਨਾ 3:23)<sup>2</sup> ਤਾਂ ਯੂਹੰਨਾ ਦਾ ਬਪਤਿਸਮਾ ਲੈਣ ਲਈ ਨਾਸਰਤ ਤੋਂ ਬੈਤਨੀਆਹ (ਮਰਕੁਸ 1:9; ਯੂਹੰਨਾ 1:28)<sup>3</sup> ਤਕ ਸੱਤ ਮੀਲ ਗਿਆ ਸੀ।<sup>4</sup> ਯੂਹੰਨਾ ਦੀਆਂ ਗੱਲਾਂ ਸੁਣਨ ਅਤੇ ਉਹ ਤੋਂ ਬਪਤਿਸਮਾ ਲੈਣ ਲਈ ਹਜ਼ਾਰਾਂ ਲੋਕਾਂ ਵਿਚ ਸ਼ਾਮਿਲ ਹੋ ਗਿਆ ਸੀ। ਸ਼ਾਇਦ ਯਰਦਨ ਨਦੀ ਵਿਚ ਬਪਤਿਸਮਾ ਲੈਣ ਲਈ ਯੂਹੰਨਾ ਦੇ ਕੋਲ ਲੰਮੀ ਕਤਾਰ ਲੱਗੀ ਰਹਿੰਦੀ ਸੀ। ਯੂਹੰਨਾ ਨੇ ਅੱਖਾਂ ਉਠਾ ਕੇ ਵੇਖਿਆ ਤਾਂ ਬਪਤਿਸਮਾ ਲੈਣ ਵਾਲਾ ਵਿਅਕਤੀ ਯਿਸੂ ਸੀ। ਇਹ ਦੇਖ ਕੇ ਉਹ ਹੈਰਾਨ ਰਹਿ ਗਿਆ ਅਤੇ ਝਿਜਕਣ ਲੱਗਾ ਪਰ ਉਹਨੇ ਉਹਨੂੰ ਬਪਤਿਸਮਾ ਦੇ ਦਿਤਾ। ਉਹਦੇ ਬਪਤਿਸਮੇ ਦਾ ਦ੍ਰਿਸ਼ ਜ਼ਾਹਿਰ ਤੌਰ ਤੇ ਖੁਦਾ ਦੀ ਤਸਵੀਰ ਨੂੰ ਵਿਖਾਉਂਦਾ ਹੈ; ਸੁਰਗ ਤੋਂ ਖੁਦਾ ਨੇ ਗੱਲ ਕੀਤੀ, ਯਿਸੂ ਨੇ ਬਪਤਿਸਮਾ ਲਿਆ ਅਤੇ ਆਤਮਾ ਕਬੂਤਰ ਵਾਂਗ ਉੱਤਰਿਆ।

ਆਤਮਾ ਨੇ ਯਿਸੂ ਦੇ ਬਪਤਿਸਮੇ ਦੇ ਸਾਨੂੰ ਤਿੰਨ ਵਿਰਤਾਂਤ ਦਿੱਤੇ ਹਨ ਜਿਨ੍ਹਾਂ ਵਿੱਚੋਂ ਮੱਤੀ ਦਾ ਵਿਰਤਾਂਤ ਵਿਸਥਾਰ ਵਿਚ ਹੈ:

ਤਦ ਯਿਸੂ ਗਲੀਲ ਤੋਂ ਯਰਦਨ ਦੇ ਕੰਢੇ ਯੂਹੰਨਾ ਕੋਲ ਉਸਦੇ ਹੱਥੋਂ ਬਪਤਿਸਮਾ ਲੈਣ ਲਈ ਆਇਆ। ਪਰ ਯੂਹੰਨਾ ਨੇ ਇਹ ਕਹਿ ਕੇ ਉਸ ਨੂੰ ਰੋਕਿਆ ਕਿ ਮੈਨੂੰ ਤਾਂ ਤੈਥੋਂ ਬਪਤਿਸਮਾ ਲੈਣ ਦੀ ਲੋੜ ਹੈ ਅਤੇ ਤੂੰ ਮੇਰੇ ਕੋਲ ਆਇਆ ਹੈਂ? ਪਰ ਯਿਸੂ ਨੇ ਉਸਨੂੰ ਉੱਤਰ ਦਿੱਤਾ, ਹੁਣ ਹੋਣ ਦੇ ਕਿਉਂਕਿ ਸਾਨੂੰ ਯੋਗ ਹੈ ਕਿ ਸਾਰੇ ਧਰਮ ਨੂੰ ਇਸੇ ਤਰ੍ਹਾਂ ਪੂਰਾ ਕਰੀਏ। ਤਾਂ ਉਸ ਨੇ ਹੋਣ ਦਿੱਤਾ। ਅਤੇ ਜਦ ਯਿਸੂ ਬਪਤਿਸਮਾ ਲੈ ਚੁੱਕਿਆ ਤਾਂ ਝੱਟ ਪਾਣੀ ਤੋਂ ਉੱਪਰ ਆਇਆ ਅਤੇ ਵੇਖੋ, ਅਕਾਸ਼ ਉਹ ਲਈ ਖੁੱਲ੍ਹ ਗਿਆ ਅਤੇ ਉਹ ਨੇ ਪਰਮੇਸ਼ੁਰ ਦਾ ਆਤਮਾ ਕਬੂਤਰ ਵਾਂਗ ਉੱਤਰਦਾ ਅਤੇ ਆਪਣੇ ਉੱਤੇ ਆਉਂਦਾ ਵੇਖਿਆ। ਅਤੇ ਵੇਖੋ ਇਕ ਸੁਰਗੀ ਬਾਣੀ ਆਈ ਕਿ ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਪਰਸੰਨ ਹਾਂ (ਮੱਤੀ 3:13-17; ਤੁਲਨਾ ਕਰੋ ਮਰਕੁਸ 1:9-11; ਲੂਕਾ 3:21, 22)।

ਇਹ ਬਪਤਿਸਮਾ ਉਨ੍ਹਾਂ ਚਾਰ ਘਟਨਾਵਾਂ ਵਿੱਚੋਂ ਪਹਿਲੀ ਘਟਨਾ ਹੈ ਜਿਸਨੇ ਯਿਸੂ ਦੇ ਜਨਤਕ ਨੇਮ ਦੀ ਭੂਮਿਕਾ ਬੰਨ੍ਹੀ ਹੈ। ਯਿਸੂ ਦੇ ਬਪਤਿਸਮਾ ਦੇ ਸਮੇਂ 18 ਸਾਲਾਂ ਦੀ ਚੁੱਪ ਟੁੱਟੀ ਸੀ। ਦੂਜਾ ਆਤਮਾ ਉਸ ਉੱਤੇ ਕਬੂਤਰ ਦੇ ਰੂਪ ਵਿਚ ਉੱਤਰਿਆ ਸੀ (ਮੱਤੀ 3:16)। ਇਹ ਸਪੱਸ਼ਟ ਤੌਰ

ਤੇ ਉਹ ਪੁਲ ਸੀ ਜਦ ਯਿਸੂ ਨੇ ਬਿਨਾ ਪਾਪ ਦੇ ਪਵਿੱਤਰ ਆਤਮਾ ਪ੍ਰਾਪਤ ਕੀਤਾ ਸੀ (ਲੂਕਾ 3:22; 4:1; 1:15)। ਤੀਜਾ, ਯਿਸੂ ਨੂੰ ਪਿਤਾ ਦੀ ਵੱਲੋਂ ਕਬੂਲਿਆ ਗਿਆ ਸੀ (ਮੱਤੀ 3:17)। ਪਿਤਾ ਨੇ ਕਿਹਾ ਸੀ ਯਿਸੂ ਉਹਦਾ ਪੁੱਤਰ ਹੈ ਅਤੇ ਮੈਂ ਉਸ ਤੋਂ ਖੁਸ਼ ਹਾਂ। ਚੌਥਾ, ਉਜਾੜ ਵਿਚ ਸ਼ੈਤਾਨ ਦੇ ਰਾਹੀਂ ਯਿਸੂ ਦੀ ਅਜ਼ਮਾਇਸ਼ ਕੀਤੀ ਗਈ ਸੀ (ਮੱਤੀ 4:1-11)। ਜੇ. ਡਬਲਯੂ. ਮੈਕਗਰਵੇ ਨੇ ਲਿਖਿਆ ਹੈ, 'ਉਹਦੇ ਲਈ ਅਜ਼ਮਾਇਸ਼ ਜ਼ਰੂਰੀ ਹੋ ਗਈ ਸੀ ਤਾਂ ਕਿ ਇਸ ਤਰ੍ਹਾਂ ਸਾਡੇ ਕਮਜ਼ੋਰ ਸੁਭਾਅ ਅਤੇ ਅਜ਼ਮਾਇਸ਼ ਵਿਚ ਸ਼ਰੀਕ ਹੋ ਕੇ ਉਹ ਸਾਨੂੰ ਆਪਣੇ ਸੁਭਾਅ ਨਾਲ ਮੁਕਤੀ ਅਤੇ ਪਾਪ ਰਹਿਤ ਹੋਣ ਵਿਚ ਹਿੱਸੇਦਾਰ ਬਣਾਵੇ।'<sup>5</sup>

ਮਸੀਹਾ ਦਾ ਰਾਹ ਤਿਆਰ ਕਰਨ ਲਈ ਯੂਹੰਨਾ ਖੁਦਾ ਦਾ ਭੇਜਿਆ ਹੋਇਆ ਪੈਰੋਬਰ ਸੀ। ਪੁਰਾਣੇ ਅਤੇ ਨਵੇਂ ਨੇਮ ਵਿਚ ਕੜੀ ਜੋੜਨ ਵਾਲੇ ਰੂਪ ਉਹਦਾ ਦੋਹਰਾ ਮਿਸ਼ਨ ਸੀ; (1) ਮਸੀਹ ਅਤੇ ਉਹ ਦੇ ਰਾਜ ਦੇ ਆਉਣ ਲਈ ਲੋਕਾਂ (ਯਹੂਦੀਆਂ) ਨੂੰ ਤਿਆਰ ਕਰਨਾ ਅਤੇ (2) ਮਸੀਹਾ ਨੂੰ ਪਛਾਣਨਾ (ਯੂਹੰਨਾ 1:23, 31-34)।

### **ਯੂਹੰਨਾ ਦਾ ਬਪਤਿਸਮਾ ਕੀ ਸੀ?**

ਯੂਹੰਨਾ ਦਾ ਬਪਤਿਸਮਾ ਆਸ ਦਾ ਬਪਤਿਸਮਾ ਸੀ। ਉਹ ਯਿਸੂ ਦੇ ਆਉਣ ਵੱਲ ਅੱਗੇ ਨੂੰ ਵੇਖਦਾ ਸੀ (ਰਸੂਲਾਂ ਦੇ ਕੰਮ 19:4)। ਯੂਹੰਨਾ ਦਾ ਬਪਤਿਸਮਾ ਲੈਣ ਵਾਲੇ ਲੋਕ ਉਹ ਪ੍ਰਣ ਕਰਦੇ ਸਨ ਕਿ ਉਹ ਮਸੀਹ ਦੇ ਆਉਣ ਤੇ ਉਹਨੂੰ ਕਬੂਲ ਕਰਨਗੇ। ਯੂਹੰਨਾ ਆਪਣੇ ਲਈ ਨਹੀਂ ਬਲਕਿ ਮਸੀਹਾ ਲਈ ਚੇਲੇ ਬਣਾ ਰਿਹਾ ਸੀ (ਮੱਤੀ 3:11)।

ਯੂਹੰਨਾ ਦਾ ਬਪਤਿਸਮਾ ਤੋਬਾ ਦਾ ਬਪਤਿਸਮਾ ਸੀ (ਰਸੂਲਾਂ ਦੇ ਕੰਮ 19:4)। ਉਹਦੇ ਬਪਤਿਸਮੇ ਦਾ ਸਿੱਧਾ ਮਕਸਦ ਲੋਕਾਂ ਦੇ ਮਨਾਂ ਨੂੰ ਮੋੜਨਾ ਸੀ। ਯੂਹੰਨਾ ਨੇ ਲੋਕਾਂ ਦਾ ਮਨ ਧਰਮ ਵੱਲ ਮੋੜ ਕੇ ਪ੍ਰਭੂ ਵਾਸਤੇ ਰਾਹ ਤਿਆਰ ਕੀਤਾ। ਇਹ ਇਕ ਨਵੇਂ ਤਰੀਕੇ ਦੀ ਤੋਬਾ ਸੀ। ਇਸ ਤੋਂ ਪਹਿਲਾਂ ਤੋਬਾ ਦੁਨਿਆਵੀ ਬਰਕਤਾਂ ਪਾਉਣ ਲਈ ਕਰਵਾਈ ਜਾਂਦੀ ਸੀ। ਜਿਸ ਤੋਬਾ ਦਾ ਯੂਹੰਨਾ ਨੇ ਪ੍ਰਚਾਰ ਕੀਤਾ ਸੀ ਉਹ ਲੋਕਾਂ ਨੂੰ ਆਉਣ ਵਾਲੇ ਮਸੀਹਾ ਦੇ ਆਉਣ ਬਾਰੇ ਅਤੇ ਉਹਦੇ ਰਾਜ ਨੂੰ ਧਿਆਨ ਵਿਚ ਰੱਖ ਕੇ ਪਛਤਾਉਣਾ ਸੀ।

ਫਿਰ ਇਹ ਬਪਤਿਸਮਾ ਪਾਪਾਂ ਦੀ ਮਾਫ਼ੀ ਲਈ ਸੀ (ਮਰਕੁਸ 1:4)। ਇਹ ਬਪਤਿਸਮਾ ਪਾਪਾਂ ਦੀ ਮਾਫ਼ੀ ਦੇ ਨੱਮਿਤ ਪਾਣੀ ਦਾ ਬਪਤਿਸਮਾ ਹੀ ਇੱਕੋ ਬਪਤਿਸਮਾ ਹੈ ਜਿਸ ਦਾ ਨਵੇਂ ਨੇਮ ਵਿਚ ਹੁਕਮ ਦਿੱਤਾ ਗਿਆ ਹੈ। ਯਿਸੂ ਦਾ ਲਹੂ ਅੱਗੇ ਵੱਲ ਜਾਣ ਤੋਂ ਇਲਾਵਾ ਪਿੱਛੇ ਤਕ ਵੀ ਗਿਆ ਹੈ।

ਯੂਹੰਨਾ ਦਾ ਬਪਤਿਸਮਾ ਆਗਿਆਕਾਰਤਾ ਦਾ ਬਪਤਿਸਮਾ ਵੀ ਸੀ (ਲੂਕਾ 7:30)। ਯੂਹੰਨਾ ਦੇ ਬਪਤਿਸਮੇ ਨੂੰ ਠੁਕਰਾ ਕੇ ਲੋਕਾਂ ਨੇ ਖੁਦਾ ਦੀ ਜੁਗਤ ਨੂੰ ਵੀ ਠੁਕਰਾਇਆ ਸੀ। ਉਹਦਾ ਬਪਤਿਸਮਾ ਖੁਦਾ ਦੀ ਧਾਰਮਿਕਤਾ ਦਾ ਇਕ ਹਿੱਸਾ ਸੀ।

### **ਯਿਸੂ ਨੇ ਯੂਹੰਨਾ ਤੋਂ ਬਪਤਿਸਮਾ ਕਿਉਂ ਲਿਆ ਸੀ?**

ਨਕਾਰਾਤਮਕ ਵਿਚਾਰ

ਉਨ੍ਹਾਂ ਕਾਰਣਾਂ ਦੀ ਖੋਜ ਕਰਦਿਆਂ ਕਿ ਯਿਸੂ ਨੇ ਬਪਤਿਸਮਾ ਕਿਉਂ ਲਿਆ ਸੀ, ਆਓ

ਪਹਿਲਾਂ ਨਾਕਾਰਤਮਕ ਪੱਖ ਨੂੰ ਵੇਖਦੇ ਹਾਂ। ਯਿਸੂ ਨੂੰ ਤੋਂਬਾ ਕਰਨ ਦੀ ਲੋੜ ਨਹੀਂ ਸੀ। ਧਰਤੀ ਉੱਤੇ ਆਪਣੀ ਸੇਵਕਾਈ ਦੇ ਦੌਰਾਨ ਉਹ ਪਾਪ ਰਹਿਤ ਹੀ ਰਿਹਾ ਸੀ। ਇਬਰਾਨੀਆਂ 4: 15 ਕਹਿੰਦਾ ਹੈ, ‘‘ਕਿਉਂ ਜੋ ਸਾਡਾ ਪ੍ਰਧਾਨ ਯਾਜਕ ਇਹੋ ਜਿਹਾ ਨਹੀਂ ਜੋ ਸਾਡੀਆਂ ਦੁਰਬਲਤਾਈਆਂ ਵਿਚ ਸਾਡਾ ਦਰਦੀ ਨਾ ਹੋ ਸਕੇ ਸਗੋਂ ਸਾਰੀਆਂ ਗੱਲਾਂ ਵਿਚ ਸਾਡੇ ਵਾਂਗੂ ਪਰਤਾਇਆ ਗਿਆ ਪਰ ਉਹ ਪਾਪ ਤੋਂ ਰਹਿਤ ਰਿਹਾ।’’ ਉਹ ਪੂਰੀ ਤਰ੍ਹਾਂ ਧਰਮੀ ਸੀ ਅਤੇ ਇਸ ਤੋਂ ਵੱਧ ਧਰਮੀ ਨਹੀਂ ਹੋ ਸਕਦਾ ਸੀ।

ਦੂਜਾ, ਯਿਸੂ ਨੂੰ ਪਾਪ ਦੀ ਮਾਫ਼ੀ ਦੀ ਲੋੜ ਨਹੀਂ ਸੀ, ‘‘ਪਾਪ ਦੀ ਮਾਫ਼ੀ’’ ਦਾ ਅਰਥ ਹੈ ਪਾਪਾਂ ਦਾ ਦੋਸ਼। ਕਦੇ ਪਾਪ ਨਾ ਕਰਨ ਕਰਕੇ ਯਿਸੂ ਵਿਚ ਅਜਿਹਾ ਕੋਈ ਨੁਕਸ ਨਹੀਂ ਸੀ ਜਿਸਨੂੰ ਦੂਰ ਕਰਨ ਦੀ ਲੋੜ ਹੋਵੇ।

ਤੀਜਾ, ਉਹਨੇ ਮਹਾਯਾਜਕ ਦੀ ਗੱਦੀ ਤੇ ਬੈਠਣ ਲਈ ਬਪਤਿਸਮਾ ਨਹੀਂ ਲਿਆ ਸੀ। ਧਰਤੀ ‘ਤੇ ਰਹਿਣ ਦੌਰਾਨ ਉਹ ਯਾਜਕ ਨਹੀਂ ਸੀ। ਉਹਦੇ ਮਾਮਲੇ ਵਿਚ ਖੁਦਾ ਨੇ ਅਪਵਾਦ ਰੱਖਿਆ ਅਤੇ ਉਹਨੂੰ ਸੁਰਗ ਵਿਚ ਮਹਾਯਾਜਕ ਬਣਾਇਆ।

ਚੌਥਾ, ਉਹਨੇ ਖੁਦਾ ਨੂੰ ਆਪਣੇ ਲਿਆਉਣ ਲਈ ਬਪਤਿਸਮਾ ਨਹੀਂ ਲਿਆ ਸੀ। ਉਹ ਤਾਂ ਆਦਿ ਵਿਚ ਖੁਦਾ ਸੀ (ਮੱਤੀ 1: 23)। ਬਪਤਿਸਮਾ ਲੈਣ ਨਾਲ ਉਹ ਖੁਦਾ ਨਹੀਂ ਬਣ ਗਿਆ।

#### ਸਕਾਰਾਤਮਕ ਵਿਚਾਰ

ਆਓ ਹੁਣ ਯਿਸੂ ਦੇ ਬਪਤਿਸਮੇ ਤੇ ਸਕਾਰਾਤਮਕ ਪੱਖੋਂ ਨਜ਼ਰ ਮਾਰੀਏ ਯਿਸੂ ਨੇ ਖ਼ਾਸ ਤੌਰ ਤੇ ਦੱਸਿਆ ਕਿ ਉਸਨੇ ਯੂਹੰਨਾ ਦਾ ਬਪਤਿਸਮਾ ਕਿਉਂ ਲਿਆ। ਉਹਦਾ ਬਪਤਿਸਮਾ ਕਿਸ ਗੱਲ ਨੂੰ ਪੂਰਾ ਕਰਨ ਲਈ। ਉਹਨੇ ‘‘ਸਾਰੀ ਧਾਰਮਿਕਤਾ ਨੂੰ ਪੂਰਾ ਕਰਨ’’ (ਮੱਤੀ 3: 15) ਲਈ ਬਪਤਿਸਮਾ ਲਿਆ ਸੀ। ਯੂਹੰਨਾ ਤੋਂ ਬਪਤਿਸਮਾ ਲੈ ਕੇ ਧਾਰਮਿਕਤਾ ਪੂਰੀ ਹੋਣੀ ਸੀ ‘‘ਧਾਰਮਿਕਤਾ’’ ਨੂੰ ਖੁਦਾ ਦਿਆਂ ਸਭ ਹੁਕਮਾਂ ਮੁਤਾਬਕ ਚੱਲਣ ‘‘ਦੇ ਬਰਾਬਰ ਮੰਨਿਆ ਜਾਣਾ ਚਾਹੀਦਾ ਹੈ।’’ ਅਸੀਂ ਪੜ੍ਹਦੇ ਹਾਂ, ‘‘... ਤੇਰੇ ਸਾਰੇ ਹੁਕਮ ਧਰਮ ਦੇ ਹਨ’’ (ਜ਼ਬੂਰ 119: 172)। ‘‘ਅਤੇ ਉਹ ਦੇਵੇ ਹੀ ਪਰਮੇਸ਼ੁਰ ਦੇ ਅੱਗੇ ਧਰਮੀ ਸਨ; ਅਤੇ ਪ੍ਰਭੂ ਦੇ ਸਾਰੇ ਹੁਕਮਾਂ ਅਤੇ ਬਿਧੀਆਂ ਉੱਤੇ ਨਿਰਦੋਸ਼ ਚੱਲਦੇ ਸਨ’’ (ਲੂਕਾ 1: 6)। ਬਾਅਦ ਵਿਚ ਯਿਸੂ ਨੇ ਪੁੱਛਿਆ ਸੀ, ‘‘ਯੂਹੰਨਾ ਦਾ ਬਪਤਿਸਮਾ ਕਿੱਥੋਂ ਸੀ? ਸੁਰਗ ਵੱਲੋਂ ਸੀ ਜਾਂ ਮਨੁੱਖਾਂ ਵੱਲੋਂ?’’ (ਮੱਤੀ 21: 25)। ਖੁਦਾ ਦੀ ਇੱਛਾ ਸੀ ਕਿ ਯਿਸੂ ਯੂਹੰਨਾ ਤੋਂ ਬਪਤਿਸਮਾ ਲਵੇ (ਯੂਹੰਨਾ 6: 38)। ਇਸ ਕਰਕੇ ਯੂਹੰਨਾ ਕੋਲੋਂ ਬਪਤਿਸਮਾ ਲੈ ਕੇ ਉਹ ਖੁਦਾ ਦੀ ਇੱਛਾ ਨੂੰ ਹੀ ਪੂਰਾ ਕਰ ਰਿਹਾ ਸੀ ਭਾਵੇਂ ਆਪਣੇ ਬਪਤਿਸਮੇ ਬਾਰੇ ਯਿਸੂ ਵੱਲੋਂ ਦਿੱਤਾ ਗਿਆ ਕਾਰਣ ਹੀ ਇੰਜੀਲ ਦੀਆਂ ਕਿਤਾਬਾਂ ਵਿਚ ਮਿਲਣ ਵਾਲਾ ਨਾ ਮਾਤਰ ਖ਼ਾਸ ਕਾਰਣ ਹੈ ਪਰ ਉਹਦੇ ਬਪਤਿਸਮਾ ਦੇ ਕਈ ਮਹੱਤਵਪੂਰਨ ਸੰਕੇਤ ਸਨ। ਪਹਿਲਾਂ ਉਹਦਾ ਅਰਥ ਤਸਦੀਕ ਸੀ। ਉਹਦੇ ਬਪਤਿਸਮੇ ਨੇ ਯੂਹੰਨਾ ਦੇ ਕੰਮ ਅਤੇ ਉਹਦੇ ਉਦੇਸ਼ ਨੂੰ ਮਾਨਤਾ ਦੇ ਦਿੱਤੀ ਸੀ ਕਿ ਉਹ ਖੁਦਾ ਦਾ ਪੈਰੋਬਰ ਸੀ। ਯੂਹੰਨਾ ਰਾਹੀਂ ਯਿਸੂ ਦਾ ਬਪਤਿਸਮਾ ਲੈਣ ਨਾਲ ਇਹ ਸਪੱਸ਼ਟ ਹੋ ਗਿਆ ਕਿ ਯੂਹੰਨਾ ਦਾ ਬਪਤਿਸਮਾ ਖੁਦਾ ਦੇ ਵੱਲੋਂ ਸੀ। ਇਸ ਨਾਲ ਯੂਹੰਨਾ ਦੇ ਬਪਤਿਸਮੇ ਦਾ ਉਦੇਸ਼ ਦੇ ਬਾਰੇ ਵਿਚ ਕੁਝ ਪਤਾ ਲੱਗਾ। ਉਹਦਾ ਬਪਤਿਸਮਾ ਉਹ ਯੁੱਗ ਲਈ ਖੁਦਾ ਦੀ ਯੋਜਨਾ ਦਾ ਹਿੱਸਾ ਸੀ ਜੋ ਮਸੀਹ ਦੀ ਜਨਤਕ ਸੇਵਕਾਈ ਤੋਂ ਪਹਿਲਾਂ ਸੀ।

ਯਿਸੂ ਦੇ ਬਪਤਿਸਮੇ ਦਾ ਦੂਜਾ ਅਰਥ ਸ਼ੁਰੂਆਤ ਹੈ। ਬਪਤਿਸਮਾ ਲੈਣ ਤੇ ਯਿਸੂ ਨੂੰ ਮਸੀਹਾ ਮੰਨਿਆ ਗਿਆ ਸੀ ਕਬੂਤਰ ਦੇ ਰੂਪ ਵਿਚ, ਪਵਿੱਤਰ ਆਤਮਾ ਉਹਦੇ ਬਪਤਿਸਮਾ ਲੈਣ ਦੇ ਬਾਅਦ ਉਹ ਤੇ ਉੱਤਰਿਆ ਸੀ। ਇਹਦੇ ਬਾਅਦ, ਯੂਹੰਨਾ ਉਹਨੂੰ ਮਸੀਹਾ ਦੇ ਰੂਪ ਵਿਚ ਪਛਾਣ ਲਿਆ ਸੀ (ਯੂਹੰਨਾ 1:32-36)। ਯਿਸੂ ਦੇ ਬਪਤਿਸਮਾ ਦੇ ਸਮੇਂ ਪਿਤਾ ਦੇ ਰਾਹੀਂ ਨਾਸਰਤ ਵਿਚ ਉਹਦਾ ਸ਼ਾਤ ਹੁਣ ਉਹੋ ਜਿਹਾ ਨਹੀਂ ਸੀ ਰਹਿਣਾ। ਬਪਤਿਸਮਾ ਲੈ ਕੇ ਯਿਸੂ ਉਜਾੜ ਵਿਚ ਚਲਾ ਗਿਆ ਤਾਂ ਕਿ ਉਹਦੀ ਅਜ਼ਮਾਇਸ਼ ਹੋਵੇ ਅਤੇ ਪ੍ਰੀਖਿਆ ਦੇ ਕੇ ਉਹ ਆਪਣੀ ਜਨਤਕ ਸੇਵਾ ਵਿਚ ਚਲਾ ਗਿਆ।

### **ਯਿਸੂ ਦੇ ਬਪਤਿਸਮਾ ਲੈਣ ਤੋਂ ਸਾਨੂੰ ਕਿ ਸਬਕ ਮਿਲਦੇ ਹਨ?**

ਯਿਸੂ ਦੇ ਬਪਤਿਸਮਾ ਲੈਣ ਤੋਂ ਸਾਨੂੰ ਯੂਹੰਨਾ ਦਾ ਬਪਤਿਸਮਾ ਲੈਣ ਦੀ ਸਿੱਖਿਆ ਨਹੀਂ ਮਿਲਦੀ ਹੈ। ‘‘ਬਹੁਤ ਸਾਰੇ ਲੋਕਾਂ ਦਾ ਕਹਿਣ ਹੈ, ਮੈਂ ਤਾਂ ਉਸੇ ਤਰ੍ਹਾਂ ਹੀ ਬਪਤਿਸਮਾ ਲਵਾਂਗਾ ਜਿਸ ਤਰ੍ਹਾਂ ਯਿਸੂ ਮਸੀਹ ਨੇ ਲਿਆ ਸੀ।’’ ਯਕੀਨਨ ਹੀ ਯਿਸੂ ਵਾਂਗ ਬਪਤਿਸਮਾ ਲੈਣਾ ਅਸੰਭਵ ਹੋਵੇਗਾ। ਯੂਹੰਨਾ ਦਾ ਬਪਤਿਸਮਾ ਇਕ ਖ਼ਾਸ ਸਮੇਂ ਖ਼ਾਸ ਲੋਕਾਂ ਵਾਸਤੇ ਸੀ। ਉਹਦਾ ਬਪਤਿਸਮਾ ਹੁਣ ਚਲਨ ਵਿਚ ਨਹੀਂ ਹੈ (ਰਸੂਲਾਂ ਦੇ ਕੰਮ 19: 1-5)। ਯਿਸੂ ਨੇ ਜੇ ਪਾਪ ਰਹਿਤ ਹੈ, ਬਪਤਿਸਮਾ ਸਿਰਫ਼ ਸਾਰੀ ਧਾਰਮਿਕਤਾ ਨੂੰ ਪੂਰਾ ਕਰਨ ਲਈ ਹੀ ਲਿਆ ਸੀ। ਯਿਸੂ ਸ਼ਰ੍ਹਾ ਨੂੰ ਇਸ ਕਰਕੇ ਮੰਨਦਾ ਸੀ ਕਿਉਂਕਿ ਉਹ ਸ਼ਰ੍ਹਾ ਦੇ ਅਧੀਨ ਸੀ। ਉਹ ਨੂੰ ਖੁਦਾ ਦਾ ਆਗਿਆਕਾਰੀ ਹੋਣ ਲਈ, ਸ਼ਰ੍ਹਾ ਨੂੰ ਮੰਨਣਾ ਜ਼ਰੂਰੀ ਸੀ ਪਰ ਅੱਜ ਸਾਡੇ ਲਈ ਖੁਦਾ ਦੀ ਇੱਛਾ ਸ਼ਰ੍ਹਾ ਦੇ ਅਧੀਨ ਚੱਲਣਾ ਨਹੀਂ ਹੈ। ਅੱਜ ਅਸੀਂ ਯੂਹੰਨਾ ਦਾ ਬਪਤਿਸਮਾ ਨਹੀਂ ਲੈ ਸਕਦੇ। ਸਾਨੂੰ ਪੁੱਛਣ ਦੀ ਲੋੜ ਹੈ, ‘‘ਅੱਜ ਮੇਰੇ ਲਈ ਖੁਦਾ ਦੀ ਇੱਛਾ ਕੀ ਹੈ, ਕਿ ਮੈਂ ਇਸ ਨੂੰ ਉਵੇਂ ਹੀ ਪੂਰਾ ਕਰ ਸਕਾਂ ਜਿਵੇਂ ਯਿਸੂ ਨੇ ਆਪਣੇ ਲਈ ਆਪਣੇ ਪਿਤਾ ਦੇ ਹੁਕਮ ਨੂੰ ਪੂਰਾ ਕੀਤਾ ਸੀ?’’

ਉਹਦੇ ਬਪਤਿਸਮੇ ਨਾਲ ਸਾਨੂੰ ਆਗਿਆਕਾਰੀ ਦਾ ਸਬਕ ਜ਼ਰੂਰ ਮਿਲਦਾ ਹੈ।<sup>੧</sup> ਉਹਦੇ ਪਿਤਾ ਦੀ ਇਹ ਇੱਛਾ ਸੀ ਕਿ ਉਹ ਯੂਹੰਨਾ ਦਾ ਬਪਤਿਸਮਾ ਲਵੇ। ਯਿਸੂ ਨੇ ਖੁਸ਼ੀ ਨਾਲ ਯੂਹੰਨਾ ਦਾ ਬਪਤਿਸਮਾ ਲਿਆ ਸੀ ਕਿਉਂਕਿ ਇਹ ਉਹਦੇ ਪਿਤਾ ਦੀ ਇੱਛਾ ਸੀ। ਜਦ ਤਕ ਕੋਈ ਖੁਦਾ ਦੀ ਇੱਛਾ ਦੇ ਸਾਮ੍ਹਣੇ ਸਮਰਪਣ ਨਹੀਂ ਕਰ ਸਕਦਾ ਤਦ ਤਕ ਉਹ ਯਿਸੂ ਦੇ ਪਿੱਛੇ ਚੱਲਣ ਦਾ ਦਾਅਵਾ ਨਹੀਂ ਕਰ ਸਕਦਾ ਹੈ। ਜਜ਼ਬਾਤੀ ਹੋਣ ਦਾ ਅਰਥ ਸਮਰਪਣ ਨਹੀਂ ਹੁੰਦਾ। ਜੇ ਅਸੀਂ ਗ੍ਰੇਟ ਕਮਿਸ਼ਨ ਭਾਵ ਮੁਰਦਿਆਂ ਵਿੱਚੋਂ ਜੀ ਉਠਣ ਦੇ ਬਾਅਦ ਦਿੱਤੇ ਗਏ ਪ੍ਰਭੂ ਦੇ ਹੁਕਮ ਵਾਲੇ ਬਪਤਿਸਮਾ ਨੂੰ ਨਹੀਂ ਮੰਨਿਆ ਹੈ ਤਾਂ ਅਸੀਂ ਖੁਦਾ ਦੀ ਗੱਲ ਨਹੀਂ ਮੰਨੀ ਹੈ (ਮੱਤੀ 28: 19, 20)।

ਯਿਸੂ ਦੇ ਬਪਤਿਸਮਾ ਤੋਂ ਸਾਨੂੰ ਦੀਨਤਾ ਦਾ ਸਬਕ ਮਿਲਦਾ ਹੈ। ਪਾਪੀ ਨੇ ਪਾਪ ਰਹਿਤ ਨੂੰ ਬਪਤਿਸਮਾ ਦਿੱਤਾ ਸੀ ਕਿਉਂਕਿ ਇਹ ਉਹਦੇ ਪਿਤਾ ਦੀ ਇੱਛਾ ਸੀ। ਛੋਟੇ ਅਧਿਕਾਰੀ ਨੇ ਆਪਣੇ ਤੋਂ ਵੱਡੇ ਅਧਿਕਾਰੀ ਨੂੰ ਬਪਤਿਸਮਾ ਦਿੱਤਾ ਸੀ (ਮੱਤੀ 3: 13-17)। ਦੀਨਤਾ ਦਾ ਅਰਥ ਹੈ, ‘‘ਆਪਣੇ ਤੋਂ ਵੱਡੀ ਕਿਸੇ ਚੀਜ਼ ਵਿਚ ਆਪਣੇ ਆਪ ਨੂੰ ਗੁਆ ਦੇਣਾ।’’ ਆਪਣੀ ਵਡਿਆਈ ਤੋਂ ਬਹੁਤਾ ਯਿਸੂ ਨੂੰ ਆਪਣੇ ਪਿਤਾ ਦੀ ਇੱਛਾ ਨੂੰ ਪੂਰੀ ਕਰਨ ਦਾ ਧਿਆਨ ਸੀ। ਯਿਸੂ ਨੇ ਹੁਕਮ ਮੰਨਣਾ ਸਿੱਖਿਆ (ਇਬਰਾਨੀਆਂ 5:8, 9)।

ਇਸ ਤੋਂ ਇਲਾਵਾ ਯਿਸੂ ਦਾ ਬਪਤਿਸਮਾ ਸਾਨੂੰ ਇਹ ਸਿਖਾਉਂਦਾ ਹੈ ਕਿ ਹੁਕਮ ਮੰਨਣਾ

ਸਾਡੇ ਪਿਤਾ ਨੂੰ ਚੰਗਾ ਲਗਦਾ ਹੈ। ਉਹਦੇ ਬਪਤਿਸਮਾ ਲੈਣ ਤੋਂ ਬਾਅਦ ਪਿਤਾ ਨੇ ਯਿਸੂ ਨੂੰ ਲੋਕਾਂ ਦੇ ਸਾਮ੍ਹਣੇ ਆਪਣਾ ਇਕਲੌਤਾ ਪੁੱਤਰ ਮੰਨਿਆ ਸੀ। ਉਹਨੇ ਨਾ ਸਿਰਫ਼ ਇਹ ਕਿਹਾ ਸੀ ਕਿ ਉਹ ਉਸ ਤੋਂ ਖੁਸ਼ ਹੈ ਬਲਕਿ ਇਹ ਵੀ ਕਿਹਾ ਸੀ ਕਿ ਉਹ ਉਸ ਤੋਂ ਬੇਹੱਦ ਖੁਸ਼ ਹੈ। ਅਸੀਂ ਪਿਤਾ ਨੂੰ ਕਿਵੇਂ ਖੁਸ਼ ਕਰਦੇ ਹਾਂ। ਸਿੱਧਾ ਜਵਾਬ ਹੈ ਕਿ ਅਸੀਂ ਉਹਦਾ ਹੁਕਮ ਮੰਨਣ ਨਾਲ ਉਹਨੂੰ ਖੁਸ਼ ਕਰਦੇ ਹਾਂ। ਪਵਿੱਤਰ ਲਿਖਤ ਤਿੰਨ ਵਾਰ ਖੁਦਾ ਨੂੰ ਯਿਸੂ ਦੀ ਗਵਾਹੀ ਲਈ ਸੁਰਗ ਤੋਂ ਬੋਲਦਿਆਂ ਹੋਇਆਂ ਵਿਖਾਉਂਦੀ ਹੈ: ਉਹਦੇ ਬਪਤਿਸਮੇ, ਉਹਦਾ ਰੂਪ ਬਦਲਣ ਵੇਲੇ (ਮੱਤੀ 17:5) ਅਤੇ ਯੂਹੰਨਾ 12:28-30 ਵਿਚ।

### ਯਿਸੂ ਦੀਆਂ ਪੈੜਾਂ ਤੇ ਚੱਲਣ ਤੋਂ ਕੀ ਭਾਵ ਹੈ?

ਯਿਸੂ ਆਪਣੇ ਪਿਤਾ ਦੀ ਇੱਛਾ ਪੂਰੀ ਕਰਨ ਆਇਆ ਸੀ। ਯਿਸੂ ਲਈ ਖੁਦਾ ਦੀ ਇੱਛਾ ਦਾ ਅਰਥ ਬਪਤਿਸਮਾ, ਅਤੇ ਸਲੀਬ ਸੀ। ਸਾਡੇ ਲਈ ਖੁਦਾ ਦੀ ਇੱਛਾ ਦਾ ਅਰਥ ਹੈ? ਇਹਦਾ ਅਰਥ ਇਕ ਗੱਲ ਵਿਚ ਗ੍ਰੇਟ ਕਮਿਸ਼ਨ ਦਾ ਬਪਤਿਸਮਾ ਹੈ (ਮਰਕੁਸ 16: 15)। ਯਿਸੂ ਨੇ ਸਾਨੂੰ ਖੁਦਾ ਦੀ ਇੱਛਾ ਕਰਨ ਦਾ ਸੱਦਾ ਦਿੱਤਾ ਵਿਖਾਇਆ ਕਿ ਇਸ ਨੂੰ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ। ਯਿਸੂ ਦੀਆਂ ਪੈੜਾਂ ਤੇ ਚੱਲਣ ਦਾ ਅਰਥ ਖੁਦਾ ਦੀ ਇੱਛਾ ਨੂੰ ਪੂਰਾ ਕਰਨਾ ਹੈ। ਜੇ ਯਿਸੂ ਯੂਹੰਨਾ ਦੇ ਬਪਤਿਸਮਾ ਦੇ ਬਾਰੇ ਇੰਨਾ ਗੰਭੀਰ ਸੀ ਤਾਂ ਇਸ ਤੋਂ ਵੀ ਵੱਡੇ ਬਪਤਿਸਮੇ ਨੂੰ ਲੈਣ ਲਈ ਭਾਵ ਗ੍ਰੇਟ ਕਮਿਸ਼ਨ ਦੇ ਬਪਤਿਸਮੇ ਬਾਰੇ ਸਾਨੂੰ ਕਿੰਨਾ ਗੰਭੀਰ ਹੋਣ ਦੀ ਲੋੜ ਹੈ? <sup>7</sup>

#### ਟਿੱਪਣੀਆਂ

<sup>1</sup> "ਧਰਮ ਬਦਲਣ ਦਾ ਬਪਤਿਸਮਾ ਉਨ੍ਹਾਂ ਨੂੰ ਜੋ ਯਹੂਦੀ ਨਹੀਂ ਸਨ ਯਹੂਦੀ ਮਤ ਵਿਚ ਲਿਆਉਣ ਲਈ ਸੀ। ਪਰ ਪਾਪਾਂ ਦੀ ਮਾਫ਼ੀ ਨਾਲ ਇਹਦਾ ਕੋਈ ਸਬੰਧ ਨਹੀਂ ਸੀ। ਯੂਹੰਨਾ ਦਾ ਬਪਤਿਸਮਾ ਉਨ੍ਹਾਂ ਲਈ ਸੀ ਜੋ ਪਹਿਲਾਂ ਯਹੂਦੀ ਸਨ ਅਤੇ ਇਸ ਨਾਲ ਉਹ ਵਿਸ਼ਵਾਸੀ ਨਹੀਂ ਬਣਦੇ ਸਨ। ਗਵਾਹਾਂ ਦੀ ਮੌਜੂਦਗੀ ਵਿਚ ਧਰਮ ਬਦਲਣ ਵਾਲਾ ਆਪੋ ਡੁਬਕੀ ਲੈਂਦਾ ਸੀ; ਯੂਹੰਨਾ ਦੇ ਬਪਤਿਸਮੇ ਵਿਚ ਬਪਤਿਸਮਾ ਦੇਣ ਵਾਲੇ ਦਾ ਹੋਣਾ ਜ਼ਰੂਰੀ ਸੀ। ਧਰਮ ਬਦਲਣ ਦਾ ਬਪਤਿਸਮਾ ਪੁਰਾਣੇ ਨੇਮ ਵਿਚ ਨਹੀਂ ਸੀ। ਪਰ ਪੱਕਾ ਪਤਾ ਨਹੀਂ ਹੈ ਕਿ ਇਹ ਬਪਤਿਸਮਾ ਯੂਹੰਨਾ ਦੇ ਸਮੇਂ ਤੋਂ ਹੀ ਦਿੱਤਾ ਜਾ ਰਿਹਾ ਸੀ। ਇਸ ਰੀਤ ਦੇ ਬਾਰੇ ਵਿਚ ਫਿਲੋ ਅਤੇ ਜੋਸੇਫ਼ਸ ਖ਼ਾਮੋਸ਼ ਹਨ। ਇਹਦੇ ਲਈ ਸਾਡਾ ਮੁੱਢਲਾ ਸਬੂਤ 70ਈਸਵੀ ਵਿਚ ਯਰੂਸ਼ਲਮ ਦੀ ਬਰਬਾਦੀ ਦੇ ਸਮੇਂ ਦੇ ਬਾਰੇ ਵਿਚ ਸ਼ੱਮਈ ਅਤੇ ਹਿਲੇਲ ਦੀਆਂ ਸਿੱਖਿਆਵਾਂ ਵਿਚ ਝਗੜਾ ਹੈ (ਪਾਸਓਵਰ 8:8)। ਉਸ ਸਮੇਂ ਦੀ ਇਹ ਰੀਤ ਲਗਦੀ ਹੈ, ਪਰ ਇਹਦੀ ਸ਼ੁਰੂਆਤ ਬਾਰੇ ਵਿਚ ਅਸਪੱਸ਼ਟਤਾ ਪਾਈ ਜਾਂਦੀ ਹੈ (ਜੈਕ ਪੀ. ਲੁਈਸ, ਗੋਸਪਲ ਅਕਾਰਡਿੰਗ ਟੂ ਮੈਥਿਊ, ਪਾਰਟ 1, ਲਿਵਿੰਗ ਵਰਡ ਕਮੈਂਟਰੀ, ਸੰਪਾ. ਐਵਰਟ ਫ਼ਰਗਯੂਸਨ [ਆਸਟਿਨ, ਟੈਕਸਸ: ਸਵੀਟ ਪਬਲਿਸ਼ਿੰਗ ਕੰ., 1976], 62.)।  
<sup>2</sup> ਯਕੀਨਨ ਹੀ ਕਿਸੇ ਨੂੰ ਇਸ ਤੋਂ ਇਹ ਨਿਚੋੜ ਨਹੀਂ ਕੱਢਣਾ ਚਾਹੀਦਾ ਹੈ ਕਿ ਬਪਤਿਸਮਾ ਲੈਣ ਲਈ ਤੀਹ ਸਾਲ ਤਕ ਉਡੀਕ ਕਰਨੀ ਚਾਹੀਦੀ ਹੈ। ਯਿਸੂ 12 ਸਾਲਾਂ ਦੀ ਉਮਰ ਵਿਚ ਵੀ ਸੰਵੇਦਨਸ਼ੀਲ ਸੀ (ਲੂਕਾ 2: 41-49) ਜੋ ਯਿਸੂ ਆਪਣਾ ਕੰਮ ਛੇਤੀ ਸ਼ੁਰੂ ਕਰ ਦਿੰਦਾ ਤਾਂ ਉਹਨੇ ਜਲਦੀ ਹੀ ਬਪਤਿਸਮਾ ਲੈ ਲੈਣਾ ਸੀ।<sup>3</sup> (ਪੰਜਾਬੀ ਬਾਈਬਲ ਵਿਚ ਜਿੱਥੇ ਵੀ ਬੈਤਨੀਆ ਹੈ ਉੱਥੇ-ਅਨੁਵਾਦਕ) RSV ਵਿਚ ਇਹ ਨੂੰ Bethany ਅਤੇ KJV ਵਿਚ Bethabara ਅਨੁਵਾਦ ਕੀਤਾ ਗਿਆ ਹੈ।<sup>4</sup> ਨਵੇਂ ਨੇਮ ਵਿਚ 7 ਬਪਤਿਸਮਿਆਂ ਦਾ ਜ਼ਿਕਰ ਮਿਲਦਾ ਹੈ: (1) ਮੂਸਾ ਦਾ ਬਪਤਿਸਮਾ (1 ਕੁਰਿੰਥੀਆਂ 10:2)। (2) ਦੁੱਖਾਂ ਦਾ ਬਪਤਿਸਮਾ (ਮਰਕੁਸ 10:38, 39)। (3) ਮੁਰਦਿਆਂ ਲਈ ਬਪਤਿਸਮਾ (1 ਕੁਰਿੰਥੀਆਂ 15:29)। (4) ਪਵਿੱਤਰ ਆਤਮਾ ਦਾ ਬਪਤਿਸਮਾ (ਮੱਤੀ 3:11)। (5) ਅੱਗ ਦਾ ਬਪਤਿਸਮਾ (ਮੱਤੀ 3:11)। (6) ਯੂਹੰਨਾ ਦਾ ਬਪਤਿਸਮਾ (ਰਸੂਲਾਂ ਦੇ ਕੰਮ 19:3)। (7) ਗ੍ਰੇਟ ਕਮਿਸ਼ਨ ਭਾਵ ਪ੍ਰਭੂ ਦੀ ਆਗਿਆ ਦੇ ਅਨੁਸਾਰ ਬਪਤਿਸਮਾ (ਮਰਕੁਸ 16:15, 16; ਮੱਤੀ 28:19, 20)।<sup>5</sup> ਜੇ. ਡਬਲਯੂ. ਮੈਕਗਰਵੇ

ਅਤੇ ਫਿਲਿੱਪ ਵਾਈ. ਪੈਂਡਲਟਨ, *ਦ ਫੋਰਫੋਲਡ ਗੋਸਪਲ* (ਸਿਨਸਿਨਾਟੀ, ਓਹਾਇਓ: ਦ ਸਟੈਂਡਰਡ ਪਬਲਿਸ਼ਿੰਗ ਫਾਊਂਡੇਸ਼ਨ, ਮਿਤੀ ਰਹਿਤ), 88. °ਸਾਡੇ ਬਪਤਿਸਮੇ ਅਤੇ ਯਿਸੂ ਦੇ ਬਪਤਿਸਮੇ ਵਿਚ ਸਮਾਨਤਾ ਬਣਾਈ ਜਾ ਸਕਦੀ ਹੈ: (1) ਉਹਨੇ ਬਪਤਿਸਮੇ ਦੇ ਬਾਅਦ ਆਤਮਾ ਪਾਇਆ ਅਤੇ ਅਸੀਂ ਵੀ ਆਤਮਾ ਪਾ ਸਕਦੇ ਹਾਂ (ਰਸੂਲਾਂ ਦੇ ਕੰਮ 2:38)। (2) ਉਹਨੇ ਬਪਤਿਸਮਾ ਲੈਣ ਸਮੇਂ ਦੁਆ ਕੀਤੀ ਅਤੇ ਸਾਨੂੰ ਵੀ ਬਪਤਿਸਮਾ ਦੁਆ ਕਰਕੇ ਲੈਣਾ ਚਾਹੀਦਾ ਹੈ (ਰਸੂਲਾਂ ਦੇ ਕੰਮ 22: 16)। (3) ਬਪਤਿਸਮੇ ਦੇ ਬਾਅਦ ਵਿਚ ਉਹ ਨੂੰ ਬੇਟੇ ਦੇ ਤੌਰ ਤੇ ਕਬੂਲਿਆ ਗਿਆ ਅਤੇ ਬਪਤਿਸਮੇ ਦੇ ਸਮੇਂ ਅਸਲ ਵਿਚ ਸਾਨੂੰ ਖੁਦਾ ਦੀ ਸੰਤਾਨ ਬਣਾਇਆ ਜਾਂਦਾ ਹੈ (ਗਲਾਤੀਆਂ 3:26, 27)। 7ਗ੍ਰੇਟ ਕਮਿਸ਼ਨ ਦਾ ਬਪਤਿਸਮਾ ਯੂਹੰਨਾ ਦੇ ਬਪਤਿਸਮੇ ਤੋਂ ਵੱਧ ਦੇਰ ਤਕ ਰਹਿਣ ਵਾਲਾ ਹੈ। ਯੂਹੰਨਾ ਦਾ ਬਪਤਿਸਮਾ ਯੂਹੰਨਾ ਦੇ ਵੱਲੋਂ ਦਿੱਤਾ ਜਾਂਦਾ ਸੀ। ਗ੍ਰੇਟ ਕਮਿਸ਼ਨ ਦਾ ਬਪਤਿਸਮਾ ਪਿਤਾ, ਪੁੱਤਰ, ਅਤੇ ਆਤਮਾ ਦੇ ਨਾਂ ਨਾਲ ਦਿੱਤਾ ਜਾਂਦਾ ਸੀ (ਮੱਤੀ 28: 19, 20)। ਗ੍ਰੇਟ ਕਮਿਸ਼ਨ ਦੇ ਬਪਤਿਸਮੇ ਦਾ ਜ਼ਿਕਰ ਸੱਤ 'ਇੱਕੋ' ਵਿਚ ਆਉਂਦਾ ਹੈ (ਅਫ਼ਸੀਆਂ 4:4-6), ਜਦ ਕਿ ਯੂਹੰਨਾ ਦੇ ਬਪਤਿਸਮੇ ਦਾ ਨਹੀਂ।